

ਆਟੋਮੈਟਿਕ ਭੁਗਤਾਨ ਲਈ ਮਨਜ਼ੂਰੀ ਅਤੇ ਇਲੈਕਟ੍ਰਾਨੀ ਫੰਡ ਟ੍ਰਾਂਸਫਰ ਬਾਰੇ ਜਾਣਕਾਰੀ

Automatic Payment Authorization and Electronic Funds Transfer Information

ਆਟੋਮੈਟਿਕ ਭੁਗਤਾਨ ਲਈ ਮਨਜ਼ੂਰੀ ਕੀ ਹੈ?

ਆਟੋਮੈਟਿਕ ਭੁਗਤਾਨ ਦੀ ਮਨਜ਼ੂਰੀ ਤੁਹਾਡੀ ਇਜਾਜ਼ਤ ਹੈ ਜੋ ਤੁਸੀਂ ਚਾਈਲਡ ਸੱਪੋਰਟ ਡਿਵੀਜ਼ਨ (DCS) ਨੂੰ ਇਸ ਲਈ ਦੱਸਦੇ ਹੋ ਕਿ ਉਹ ਤੁਹਾਡੇ ਚੈਕਿੰਗ ਜਾਂ ਬੱਚਤ ਖਾਤੇ 'ਚੋਂ ਇਲੈਕਟ੍ਰਾਨੀ ਫੰਡ ਟ੍ਰਾਂਸਫਰ (EFT) ਰਾਹੀਂ ਚਾਈਲਡ ਸੱਪੋਰਟ ਕੱਢਵਾ ਸਕਣ।

1. ਤੁਸੀਂ ਮਹੀਨੇ ਦੀਆਂ ਉਹ ਤਾਰੀਖਾਂ ਚੁਣਦੇ ਹੋ ਜਦ DCS ਇਹ ਪੈਸੇ ਕੱਢਵਾ ਸਕਦਾ ਹੈ। ਤੁਸੀਂ ਹਫਤੇ ਦੇ ਦਿਨਾਂ ਦੇ ਆਧਾਰ ਤੇ ਪੈਸੇ ਕੱਢਵਾਉਣ ਦਾ ਇਹ ਕਾਰਜਕ੍ਰਮ ਨਹੀਂ ਬਣਾ ਸਕਦੇ।
2. ਜੇ ਪੈਸੇ ਕੱਢਾਉਣ ਦਾ ਦਿਨ ਕਿਸੇ ਸਨੀਚਰਵਾਰ, ਇਤਵਾਰ, ਕਿਸੇ ਬੈਂਕ ਦੀ ਛੁੱਟੀ ਦੇ ਦਿਨ ਜਾਂ ਸਰਕਾਰੀ ਛੁੱਟੀ ਦੇ ਦਿਨ ਪੈਂਦਾ ਹੈ, ਤਾਂ DCS ਇਹ ਪੈਸੇ ਅਗਲੇ ਕਾਰਜਕਾਰੀ ਦਿਨ ਕੱਢਵਾਏਗਾ।
3. ਜੇ ਪੈਸੇ ਕੱਢਾਉਣ ਦਾ ਦਿਨ ਮਹੀਨੇ ਦੇ ਅੰਤਮ ਦਿਨ ਪੈਂਦਾ ਹੈ, ਅਤੇ ਉਹ ਦਿਨ ਸਨੀਚਰਵਾਰ ਜਾਂ ਇਤਵਾਰ ਨੂੰ ਪੈਂਦਾ ਹੈ ਤਾਂ DCS ਇਹ ਪੈਸੇ ਮਹੀਨੇ ਦੇ ਅੰਤਮ ਕਾਰਜਕਾਰੀ ਦਿਨ ਨੂੰ ਕੱਢਵਾਏਗਾ। DCS ਇਸ ਭੁਗਤਾਨ ਨੂੰ ਉਸ ਦਿਨ ਹੀ ਦਰਜ ਕਰੇਗਾ ਜਿਸ ਦਿਨ ਇਹ ਕੱਢਵਾਇਆ ਗਿਆ ਹੈ।

EFT ਰਾਹੀਂ ਪੈਸੇ ਕੱਢਵਾਉਣਾ ਫੈਡਰਲ ਸਰਕਾਰ ਵਲੋਂ ਲਾਜ਼ਮੀ ਤਨਖਾਹ ਰੋਕਣ ਦੀ ਥਾਂ ਨਹੀਂ ਲੈ ਸਕਦਾ। ਜੇ ਤੁਹਾਡੇ ਮਾਮਲੇ ਵਿਚ ਜ਼ਰੂਰੀ ਹੈ ਕਿ DCS ਤਨਖਾਹ ਆਮਦਨਰੋਕਣਾ ਸਥਾਪਤ ਕਰੇ, ਤਾਂ ਅਸੀਂ ਅਜੇਹਾ ਕਰਨਾ ਜਾਰੀ ਰੱਖਾਂਗੇ।

ਤੁਸੀਂ ਔਨ-ਲਾਈਨ <https://secure.dshs.wa.gov/dconline/> ਤੇ ਭੁਗਤਾਨ ਲਈ ਵੀ ਰਜਿਸਟਰ ਕਰ ਸਕਦੇ ਹੋ।

ਜੇ ਮੈਂ ਚਾਹਵਾਂ ਕਿ ਭੁਗਤਾਨ ਮੇਰੇ ਬੈਂਕ ਖਾਤੇ 'ਚੋਂ ਹੋਵੇ, ਤਾਂ ਮੈਂ ਕੀ ਕਰਾਂ?

ਇਸ ਫਾਰਮ ਦੇ ਸਫਾ 1 ਨੂੰ ਆਪਣੇ ਕੋਲ ਭਵਿੱਖ ਵਿਚ ਵਰਤੋਂ ਲਈ ਰੱਖ ਲਉ।

ਇਸ ਫਾਰਮ ਦੇ ਸਫਾ 2 (ਆਟੋਮੈਟਿਕ ਭੁਗਤਾਨ ਲਈ ਮਨਜ਼ੂਰੀ) ਨੂੰ ਭਰੋ।

1. ਜੇ ਤੁਹਾਡਾ ਖਾਤਾ ਸਾਂਝਾ ਹੈ ਤਾਂ ਯਕੀਨੀ ਬਣਾਉ ਕਿ ਇਸ ਮਨਜ਼ੂਰੀ ਉੱਪਰ ਖਾਤੇ ਦੇ ਦੋਨੋਂ ਧਾਰਕਾਂ ਦੇ ਦਸਤਖਤ ਹੋਣ।
2. ਆਪਣੇ ਬੈਂਕ ਖਾਤੇ ਦਾ ਇੱਕ ਰੱਦ ਕੀਤਾ ਹੋਇਆ ਚੈਕ ਜਾਂ ਡਿਪਾਜ਼ਿਟ ਸਲਿਪ ਨਾਲ ਨੱਥੀ ਕਰੋ।

ਇਸ ਫਾਰਮ ਦਾ ਭਰਿਆ ਹੋਇਆ ਸਫਾ 2 ਅਤੇ ਇੱਕ ਰੱਦ ਕੀਤਾ ਹੋਇਆ ਚੈਕ ਜਾਂ ਡਿਪਾਜ਼ਿਟ ਸਲਿਪ ਹੇਠਲੇ ਪਤੇ ਤੇ ਭੇਜ ਦਿਉ:

DIVISION OF CHILD SUPPORT
EFT PAYMENTS
P O BOX 9010
OLYMPIA WA 98507-9010
ਟੈਲੀਫੋਨ ਨੰਬਰ 360-664-5109

ਇਸਦੇ ਬਾਅਦ ਕੀ ਹੋਵੇਗਾ?

ਹੋ ਸਕਦਾ ਹੈ ਕਿ ਤੁਹਾਡੇ ਸੱਪੋਰਟ ਐਨਫੋਰਸਮੈਂਟ ਅਫਸਰ ਨੂੰ ਤੁਹਾਡੀ ਆਟੋਮੈਟਿਕ ਕਟੌਤੀ ਦੀ ਮਨਜ਼ੂਰੀ ਦੇਣੀ ਪਵੇ।

DCS ਤੁਹਾਡੇ ਬੈਂਕ ਖਾਤਾ ਨੰਬਰ ਦੀ ਤਸਦੀਕ ਕਰੇਗਾ।

ਤੁਹਾਨੂੰ ਇੱਕ ਚਿੱਠੀ ਮਿਲੇਗੀ ਜਿਸ ਵਿਚ ਸ਼ੁਰੂ ਕਰਨ ਦੀ ਤਾਰੀਖ ਅਤੇ ਕਟੌਤੀ ਦੀ ਰਕਮ ਦੀ ਤਸਦੀਕ ਕੀਤੀ ਹੋਵੇਗੀ।

ਅਜੇਹੀ ਕਟੌਤੀ ਨੂੰ ਸਥਾਪਤ ਕਰਨ ਵਿਚ ਤਕਰੀਬਨ 30 ਦਿਨ ਲਗਦੇ ਹਨ।

ਜਦ ਤਕ ਕਟੌਤੀ ਸ਼ੁਰੂ ਨਾ ਹੋ ਜਾਏ, ਚਾਈਲਡ ਸੱਪੋਰਟ ਦਾ ਭੁਗਤਾਨ ਜਾਰੀ ਰਹਿਣਾ ਲਾਜ਼ਮੀ ਹੈ।

ਜੇ ਮੇਰਾ ਬੈਂਕ ਆਟੋਮੈਟਿਕ ਕਟੌਤੀ ਨਹੀਂ ਕਰਦਾ, ਤਾਂ ਕੀ ਹੋਵੇਗਾ?

ਜੇਕਰ ਤੁਹਾਡਾ ਬੈਂਕ ਇਸ ਕਰਕੇ ਕਟੌਤੀ ਨਹੀਂ ਕਰਦਾ ਕਿਉਂਕਿ ਖਾਤੇ ਵਿਚ ਪੈਸੇ ਘੱਟ ਹਨ, ਜਾਂ ਤੁਸੀਂ ਭੁਗਤਾਨ ਨਾ ਕਰਨ ਦਾ ਆਦੇਸ਼ ਦਿੱਤਾ ਹੈ ਜਾਂ ਖਾਤਾ ਬੰਦ ਹੋ ਗਿਆ ਹੈ, ਤਾਂ DCS ਤੁਹਾਡੇ ਬੈਂਕ ਖਾਤੇ ਵਿੱਚੋਂ ਭਵਿੱਖ ਦੀਆਂ ਆਟੋਮੈਟਿਕ ਕਟੌਤੀਆਂ ਰੱਦ ਕਰ ਦੇਵੇਗਾ।

ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਬੈਂਕ ਕੋਈ ਕਟੌਤੀ ਨਹੀਂ ਕਰੇਗਾ ਤਾਂ DCS ਨੂੰ 800-468-7422 ਨੰਬਰ ਤੇ ਫੋਨ ਕਰੋ।

ਆਟੋਮੈਟਿਕ ਭੁਗਤਾਨ ਨੂੰ ਮੈਂ ਕਿਵੇਂ ਬੰਦ ਕਰਾਂ ਜਾਂ ਤਬਦੀਲ ਕਰਾਂ?

ਭੁਗਤਾਨ ਨੂੰ ਰੋਕਣ ਜਾਂ ਤਬਦੀਲ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ DCS ਹੈਡਕੁਆਰਟਰ ਨੂੰ 800-468-7422 ਨੰਬਰ ਤੇ ਫੋਨ ਕਰੋ।

ਸਿਰਫ **DCS** ਕਟੌਤੀ ਨੂੰ ਰੋਕ ਜਾਂ ਤਬਦੀਲ ਸਕਦਾ ਹੈ, ਬੈਂਕ ਨਹੀਂ ਕਰ ਸਕਦਾ।

1. ਕਟੌਤੀ ਰੋਕਣ ਜਾਂ ਤਬਦੀਲ ਕਰਨ ਲਈ ਘੱਟੋ-ਘੱਟ 10 ਦਿਨ ਦਾ ਸਮਾਂ ਦਿਓ। ਜੇ ਸਾਨੂੰ ਭੁਗਤਾਨ ਦੀ ਨਿਰਧਾਰਿਤ ਤਾਰੀਖ ਤੋਂ ਘੱਟੋ ਘੱਟ 10 ਦਿਨ ਪਹਿਲਾਂ ਨਹੀਂ ਦੱਸਿਆ ਜਾਂਦਾ, ਤਾਂ ਹੋ ਸਕਦਾ ਹੈ ਕਿ DCS ਕਟੌਤੀ ਨੂੰ ਰੋਕ ਜਾਂ ਤਬਦੀਲ ਨਾ ਕਰ ਸਕੇ।
2. ਤੁਹਾਡਾ ਬੈਂਕ ਕਟੌਤੀ ਨੂੰ ਬੰਦ ਜਾਂ ਤਬਦੀਲ ਨਹੀਂ ਕਰ ਸਕਦਾ।

STATE OF WASHINGTON
DEPARTMENT OF SOCIAL AND HEALTH SERVICES
DIVISION OF CHILD SUPPORT (DCS)

ਆਟੋਮੈਟਿਕ ਭੁਗਤਾਨ ਲਈ ਮਨਜ਼ੂਰੀ
Automatic Payment Authorization

ਭੁਗਤਾਨ ਕਰਨ ਵਾਲੇ ਮਾਤਾ/ਪਿਤਾ ਦਾ ਨਾਂ		ਈਮੇਲ ਲਈ ਪਤਾ (ਚੋਣਵਾਂ)	
PO ਬਾਕਸ ਜਾਂ ਸਟ੍ਰੀਟ ਪਤਾ			
ਸਹਿਰ	ਸਟੇਟ	ਜ਼ਿਪ ਕੋਡ	
ਸੋਸ਼ਲ ਸਿਕਿਓਰਿਟੀ ਨੰਬਰ	ਦਿਨ ਦੇ ਸਮੇਂ ਟੈਲੀਫੋਨ ਨੰਬਰ		
ਖਾਤਾ ਨੰਬਰ <input type="checkbox"/> ਚੈਕਿੰਗ <input type="checkbox"/> ਬੱਚਤ	ਬੈਂਕ ਰਾਉਟਿੰਗ ਨੰਬਰ		
ਬੈਂਕ ਦਾ ਨਾਂ	ਬ੍ਰਾਂਚ ਦਾ ਟੈਲੀਫੋਨ ਨੰਬਰ		
ਹਰ ਕਟੌਤੀ ਦੀ ਰਕਮ	ਮਹੀਨੇ ਵਿਚ ਕੁਲ ਕਟੌਤੀ		
ਹਰ ਮਹੀਨੇ ਕਟੌਤੀ ਦੀਆਂ ਤਾਰੀਖਾਂ	ਕਟੌਤੀਆਂ ਸ਼ੁਰੂ ਕਰਨ ਦੀ ਤਾਰੀਖ		
ਮੈਂ ਆਪਣੇ ਖਾਤੇ ਵਿੱਚੋਂ ਵਾਸ਼ਿੰਗਟਨ ਸਟੇਟ ਸੱਪੋਰਟ ਰਜਿਸਟਰੀ ਨੂੰ ਭੁਗਤਾਨ ਕਰਨ ਲਈ ਉੱਪਰ ਦੱਸੀਆਂ ਕਟੌਤੀਆਂ ਕਰਨ ਦਾ ਅਧਿਕਾਰ ਦੱਦਾ/ਦੱਦੀ ਹਾਂ।			
ਖਾਤਾ ਧਾਰਕ ਦੇ ਦਸਤਖਤ	ਕੀ ਇਹ ਇਕ ਮੌਜੂਦਾ EFT ਵਿੱਚ ਇਕ ਤਬਦੀਲੀ? <input type="checkbox"/> ਹਾਂ <input type="checkbox"/> ਨਹੀਂ		
ਖਾਤਾ ਧਾਰਕ ਦੇ ਦਸਤਖਤ (ਸਾਂਝੇ ਖਾਤਿਆਂ ਲਈ)			
FOR DCS USE ONLY (ਸਿਰਫ DCS ਦੀ ਵਰਤੋਂ ਲਈ)			
BASIC INDIVIDUAL NUMBER	IV-D CASE NUMBER	DCS OFFICE	

ਇੱਕ ਰੱਦ ਕੀਤਾ ਹੋਇਆ ਚੈਕ ਜਾਂ ਡਿਪਾਜ਼ਿਟ ਸਲਿਪ ਨਾਲ ਨੱਥੀ ਕਰੋ

ਨਸਲ, ਰੰਗ, ਮੂਲ ਦੇਸ਼, ਮਤ, ਧਰਮ, ਲਿੰਗ, ਉਮਰ ਜਾਂ ਅਸਮਰੱਥਤਾ ਦੇ ਆਧਾਰ ਤੇ ਕਿਸੇ ਵੀ ਵਿਅਕਤੀ ਨਾਲ ਰੁਜ਼ਗਾਰ, ਸੇਵਾਵਾਂ ਜਾਂ ਪ੍ਰੋਗਰਾਮ ਦੀਆਂ ਸਰਗਰਮੀਆਂ ਦੇ ਕਿਸੇ ਪੱਖ ਵਿਚ ਵਿਤਕਰਾ ਨਹੀਂ ਕੀਤਾ ਜਾਏਗਾ। ਬੇਨਤੀ ਕਰਨ ਤੇ ਇਹ ਫਾਰਮ ਦੂਜੇ ਰੂਪਾਂ ਵਿਚ ਵੀ ਮਿਲ ਸਕਦਾ ਹੈ।